

000000: 00 00000000 0000 000 00 00 “00000000 00 00000000”  
 00, 00 0000 0000 0000 00? 0000 0000 0000 00 00 00 000000 00  
 00 00000000 00?

□ □ □ □ □ :

00 00000000 00000000000000 10:17 000 000000 00, 0000 0000 00:

[illegible]

(□□□□□□□□□□□□□□ 10:17, ERV-Hindi)

0000 0000 000 000 00 0000 00 00 00000000 0000 '0000000' —  
 0000 000000 — 00 000 000

[illegible][illegible]

“你怎麼知道？”

“因為我聽見過你說話。”

“你聽見過我說話？”

□□ □□□□□□ □□□□ ?

000000: 00 00000000 0000 0000 00 00 “00000000 00 00000000”  
 00, 00 0000 0000 0000 00? 0000 0000 0000 00 00 00 000000 00  
 00 00000000 00?

□□□□ □□□□ □□□ 82:6 □□□□□□ □□ □□□ □□:

“मैंने तुम्हें देखा, ‘तुम्हें मैंने देखा; मैंने तुम्हें देखा मैंने देखा मैंने देखा’”  
(मैंने तुम्हें देखा 82:6, ERV-Hindi)

□ □ □ □   □ □ □   □ □ □ □   □ □ :

- [illegible]

## 2. 如何理解“三个代表”重要思想

--	--	--	--	--

□□□□□□□□ 1:26 □□□ □□□□ □□:

"□□□ □□□□□□□□ □□ □□□, "□□ □□□□□□ □□ □□□□ □□□ □□ □□□□

阿拉伯人：那 阿拉伯人 阿拉伯 阿拉伯 “阿拉伯人 阿 阿拉伯人”  
 阿, 阿 阿拉伯 阿拉伯 阿拉伯 阿? 阿拉伯 阿拉伯 阿拉伯 阿 阿 阿 阿拉伯人 阿  
 阿 阿拉伯人 阿?

□□□□□ □□ □□□□□...

([REDACTED] 1:26, ERV-Hindi)

[illegible]

□□□ □□□□ □□□□ □□□□ □□□:

[illegible]

(□□□□□□□ 14:12, ERV-Hindi)

□□□□ □□□□□□□□ □□ □□ □□□□ □□□□□□ □□ □□□□□□ □□□□ □□□□□□□□

□□□□□ □□□□ □□□

በቅጽ 2 በስምዖን 1:3-4 የሚገለጹት ስራዎች ምን ዓይነት ስራዎች ናቸው?  
የእርስዎ ስራዎች ምን ዓይነት ስራዎች ናቸው?

ᐅᐅᐅᐅᐅᐅ: ᐅᐅ ᐅᐅᐅᐅᐅᐅᐅᐅ ᐅᐅᐅᐅ ᐅᐅᐅ ᐅᐅ ᐅᐅ “ᐅᐅᐅᐅᐅᐅᐅ ᐅᐅ ᐅᐅᐅᐅᐅᐅᐅᐅ”  
ᐅᐅ, ᐅᐅ ᐅᐅᐅᐅ ᐅᐅᐅᐅ ᐅᐅᐅᐅ ᐅᐅ? ᐅᐅᐅᐅ ᐅᐅᐅᐅ ᐅᐅᐅᐅ ᐅᐅ ᐅᐅ ᐅᐅ ᐅᐅᐅᐅᐅᐅ ᐅᐅ  
ᐅᐅ ᐅᐅᐅᐅᐅᐅᐅᐅ ᐅᐅ?

### 3. “ᐅᐅᐅᐅᐅᐅᐅ ᐅᐅ ᐅᐅᐅᐅᐅᐅᐅᐅ,” “ᐅᐅᐅᐅᐅᐅ ᐅᐅ ᐅᐅᐅᐅ,” “ᐅᐅᐅᐅᐅᐅᐅ ᐅᐅ ᐅᐅᐅᐅᐅᐅ” — ᐅᐅ ᐅᐅ ᐅᐅᐅᐅ

ᐅᐅ ᐅᐅᐅᐅ ᐅᐅᐅᐅᐅᐅᐅᐅ ᐅᐅ “ᐅᐅᐅᐅᐅᐅᐅ ᐅᐅ ᐅᐅᐅᐅᐅᐅᐅᐅ” ᐅᐅᐅᐅ ᐅᐅ, ᐅᐅ ᐅᐅᐅᐅ  
ᐅᐅᐅᐅ ᐅᐅᐅᐅᐅᐅᐅ ᐅᐅᐅᐅ ᐅᐅ ᐅᐅᐅᐅ:

- “ᐅᐅᐅᐅᐅᐅ ᐅᐅ ᐅᐅᐅᐅ”
- “ᐅᐅᐅᐅᐅᐅᐅ ᐅᐅ ᐅᐅᐅᐅᐅᐅ”

(ᐅᐅᐅᐅᐅᐅᐅᐅᐅᐅᐅᐅᐅ 19:16)

ᐅᐅᐅᐅ ᐅᐅᐅᐅ ᐅᐅ ᐅᐅᐅᐅ ᐅᐅ ᐅᐅ ᐅᐅ ᐅᐅᐅᐅᐅᐅ ᐅᐅ ᐅᐅᐅᐅᐅᐅ ᐅᐅᐅᐅᐅᐅ ᐅᐅ  
ᐅᐅᐅᐅᐅᐅᐅᐅ ᐅᐅᐅ  
ᐅᐅᐅᐅᐅ ᐅᐅᐅᐅ ᐅᐅᐅᐅ ᐅᐅ ᐅᐅ:

ᐅᐅ ᐅᐅ ᐅᐅᐅᐅᐅᐅᐅᐅ ᐅᐅᐅᐅᐅᐅ ᐅᐅᐅᐅ ᐅᐅᐅ — ᐅᐅ ᐅᐅ ᐅᐅᐅ ᐅᐅᐅᐅᐅᐅᐅᐅ ᐅᐅ ᐅᐅᐅᐅ  
ᐅᐅᐅ — ᐅᐅ ᐅᐅ ᐅᐅ ᐅᐅᐅ ᐅᐅᐅᐅᐅᐅᐅᐅ ᐅᐅᐅ

ਸ਼ਿਸ਼ੂ: ਤੂੰ ਸ਼ਿਸ਼ੂਆਂ ਨੂੰ ਆਪਣੇ ਆਪ ਨੂੰ “ਸ਼ਿਸ਼ੂਆਂ ਨੂੰ ਸ਼ਿਸ਼ੂਆਂ”  
ਕਿਹਾ, ਤੂੰ ਆਪਣੇ ਆਪ ਨੂੰ ਕਿਹਾ ਕਿ? ਸ਼ਿਸ਼ੂ ਆਪਣੇ ਆਪ ਨੂੰ ਸ਼ਿਸ਼ੂਆਂ ਨੂੰ  
ਕਿਹਾ ਸ਼ਿਸ਼ੂਆਂ ਨੂੰ?

## 4. ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ

### — ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ

“ਸ਼ਿਸ਼ੂਆਂ” ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ, ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ  
ਸ਼ਿਸ਼ੂਆਂ ਨੂੰ

ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ  
ਸ਼ਿਸ਼ੂਆਂ ਨੂੰ:

“ਸ਼ਿਸ਼ੂਆਂ ਨੂੰ ਸ਼ਿਸ਼ੂਆਂ, ਸ਼ਿਸ਼ੂਆਂ, ਸ਼ਿਸ਼ੂਆਂ, ਸ਼ਿਸ਼ੂਆਂ, ਸ਼ਿਸ਼ੂਆਂ, ਸ਼ਿਸ਼ੂਆਂ,  
ਸ਼ਿਸ਼ੂਆਂ, ਸ਼ਿਸ਼ੂਆਂ ਨੂੰ ਸ਼ਿਸ਼ੂਆਂ-ਸ਼ਿਸ਼ੂਆਂ ਨੂੰ”  
(ਸ਼ਿਸ਼ੂਆਂ 5:22-23, ERV-Hindi)

ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ, ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ  
ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ

## ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ

ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ, ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ ਸ਼ਿਸ਼ੂਆਂ ਨੂੰ, ਸ਼ਿਸ਼ੂਆਂ

पुनर्जातः त्वं पुनर्जातः पुनर्जातः त्वं त्वं त्वं “पुनर्जातः त्वं पुनर्जातः”  
तु, त्वं पुनर्जातः पुनर्जातः त्वं? पुनर्जातः पुनर्जातः त्वं त्वं त्वं पुनर्जातः त्वं  
तु पुनर्जातः त्वं?

पुनर्जातः पुनर्जातः त्वं त्वं त्वं—

पुनर्जातः त्वं त्वं पुनर्जातः पुनर्जातः त्वं पुनर्जातः पुनर्जातः त्वं त्वं त्वं त्वं  
“पुनर्जातः” त्वं त्वं त्वं

“तु त्वं, पुनर्जातः पुनर्जातः त्वं त्वं, त्वं पुनर्जातः त्वं त्वं  
तु”

(पुनर्जातः 5:1, ERV-Hindi)

पुनर्जातः त्वं पुनर्जातः त्वं त्वं त्वं!

Share on:  
WhatsApp

Print this post